

ਉਸ ਸ਼ਖ਼ਸ ਦੇ ਨਾਂ ਜਿਹੜਾ ਖ਼ਾਸ ਹੈ

ਹੋ ਸਕਦਾ ਹੈ ਕਿ ਅਸੀਂ ਕਦੇ ਮਿਲੇ ਨਾ ਹੋਈਏ, ਪਰ ਮੈਂ ਜਾਣਦਾ ਹਾਂ ਕਿ ਤੁਸੀਂ ਖ਼ਾਸ ਹੋ। ਮੈਨੂੰ ਇਹ ਇਸ ਲਈ ਪਤਾ ਹੈ ਕਿਉਂਕਿ ਕਿਸੇ ਨੇ ਤੁਹਾਡੇ ਨਾਲ ਇਨ੍ਹਾਂ ਪਾਠਾਂ ਦਾ ਅਧਿਐਨ ਕਰਨ ਲਈ ਤੁਹਾਡੇ ਬਾਰੇ ਬਹੁਤ ਸੋਚਿਆ ਹੈ। ਮੈਨੂੰ ਇਹ ਇਸ ਲਈ ਵੀ ਪਤਾ ਹੈ ਕਿਉਂਕਿ ਇਹ ਕਿਤਾਬ ਪੜ੍ਹਨਾ ਸ਼ੁਰੂ ਕਰਨ ਤੋਂ ਰੂਹਾਨੀ ਗੱਲਾਂ ਵਿਚ ਤੁਹਾਡੀ ਦਿਲਚਸਪੀ ਦਾ ਪਤਾ ਲਗਦਾ ਹੈ। ਸੰਸਾਰ ਦੇ ਲੋਕਾਂ ਦੀ ਦਿਲਚਸਪੀ ਜਦ ਸਿਰਫ਼ ਅੱਜ ਵਾਸਤੇ ਹੈ, ਇਹੀ ਗੱਲ ਤੁਹਾਨੂੰ ਹੋਰ ਖ਼ਾਸ ਬਣਾ ਦਿੰਦੀ ਹੈ।

ਸ਼ਾਇਦ ਤੁਸੀਂ ਹੈਰਾਨ ਹੋ ਕੇ ਕਹੋ, ‘ਪਰ ਇਹ ਹੈ ਕਾਹਦੇ ਬਾਰੇ?’ ‘ਬਚਾਏ ਜਾਣ ਨੂੰ ਸਮਝਣਾ’ ਸਿਰਲੇਖ ਨਾਲ ਹਮੇਸ਼ਾ ਦੀ ਮੁਕਤੀ ਦੇ ਵਿਸ਼ੇ ਤੇ ਇਹ ਇਕ ਗੰਭੀਰ ਬਾਈਬਲ ਅਧਿਐਨ ਹੈ।

ਸਕੂਲ ਵਿਚ ਤੁਸੀਂ ਭਾਸ਼ਾ, ਗਣਿਤ ਆਦਿ ਕਈ ਵਿਸ਼ੇ ਪੜ੍ਹੇ ਹੋਣਗੇ। ਪਰ ਮੁਕਤੀ ਨਾਲੋਂ ਜ਼ਿਆਦਾ ਅਹਿਮ ਕਿਸੇ ਵੀ ਵਿਸ਼ੇ ਦੀ ਕੋਈ ਸਿੱਖਿਆ ਨਹੀਂ ਹੋ ਸਕਦੀ। ਜੇ ਪ੍ਰਮੇਸ਼ਵਰ ਹੈ (ਅਤੇ ਜ਼ਿਆਦਾਤਰ ਲੋਕ ਉਹਦੇ ਹੋਣ ਨੂੰ ਮੰਨਦੇ ਹਨ), ਅਤੇ ਜੇ ਸਵਰਗ ਹੈ (ਬਹੁਤੇ ਲੋਕਾਂ ਦਾ ਯਕੀਨ ਹੈ ਕਿ ਮੌਤ ਦੇ ਬਾਅਦ ਜ਼ਿੰਦਗੀ ਹੈ), ਤਾਂ ਫਿਰ ਸਾਡੇ ਲਈ ਇਹ ਜਾਣਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਸੰਸਾਰ ਵਿਚ ਅਤੇ ਮੌਤ ਦੇ ਬਾਅਦ ਸਵਰਗ ਵਿਚ ਜਾਣ ਤੇ ਪ੍ਰਮੇਸ਼ਵਰ ਨੂੰ ਕਿਵੇਂ ਖ਼ੁਸ਼ ਕੀਤਾ ਜਾਵੇ।

ਧਿਆਨ ਟਿਕਾਈ ਰੱਖਣ ਲਈ, ਮੈਂ ਇਸ ਕਿਤਾਬ ਦਾ ਮਕਸਦ ਇੰਜ ਲਿਖ ਦਿੰਦਾ ਹਾਂ:

ਨਿਸ਼ਾਨਾ : ਹਮੇਸ਼ਾ ਦੀ ਜ਼ਿੰਦਗੀ

ਅਸੀਂ ਬਾਈਬਲ ਵਿਚ ਹਰ ਵਿਸ਼ੇ ਦਾ ਅਧਿਐਨ ਨਹੀਂ ਕਰ ਸਕਾਂਗੇ। ਅਸੀਂ ਸਿਰਫ਼ ਇਨ੍ਹਾਂ ਹੀ ਗੱਲਾਂ ਤੇ ਵਿਚਾਰ ਕਰਾਂਗੇ ਕਿ ਮਸੀਹੀ ਕਿਵੇਂ ਬਣਿਆ ਜਾਵੇ, ਪ੍ਰਮੇਸ਼ਵਰ ਨੂੰ ਖ਼ੁਸ਼ ਕਿਵੇਂ ਕੀਤਾ ਜਾਵੇ, ਅਤੇ ਪ੍ਰਮੇਸ਼ਵਰ ਨਾਲ ਹਮੇਸ਼ਾ ਤਕ ਰਹਿਣ ਨੂੰ ਕਿਵੇਂ ਯਕੀਨੀ ਬਣਾਇਆ ਜਾਵੇ।

ਇਨ੍ਹਾਂ ਸਵਾਲਾਂ ਦੇ ਜਵਾਬ ਦੀ ਖੋਜ ਲਈ ਅਸੀਂ ਬਾਈਬਲ ਦੀ ਮਦਦ ਲਵਾਂਗੇ ਕਿਉਂਕਿ ਇਹ ਜਾਣਨ ਲਈ ਕਿ ਅਸੀਂ ਸੱਚਮੁੱਚ ਪ੍ਰਮੇਸ਼ਵਰ ਨੂੰ ਕਿਵੇਂ ਖ਼ੁਸ਼ ਕਰ ਸਕਦੇ ਹਾਂ ਸਾਨੂੰ ਸਿਰਫ਼ ਉਹਦੀ ਕਿਤਾਬ ਤੋਂ ਹੀ ਪਤਾ ਲਗ ਸਕਦਾ ਹੈ। ਧਰਮ ਬਾਰੇ ਸਾਡੇ ਸਭ ਦੇ ਆਪਣੇ ਆਪਣੇ ਵਿਚਾਰ ਹੋ ਸਕਦੇ ਹਨ, ਇਸ ਲਈ ਵੱਡੀ ਗੱਲ ਇਹ ਨਹੀਂ ਹੈ ਕਿ ਤੁਸੀਂ ਜਾਂ ਮੈਂ ਕੀ ਸੋਚਦੇ

ਹਾਂ, ਸਗੋਂ ਇਹ ਹੈ ਕਿ ਬਾਈਬਲ ਉਸ ਬਾਰੇ ਕੀ ਕਹਿੰਦੀ ਹੈ।

ਇਹ ਇਕ ਬਾਈਬਲ ਅਧਿਐਨ ਹੈ, ਇਸ ਲਈ ਅਸੀਂ ਬਾਈਬਲ ਦੇ ਵਚਨਾਂ ਵਿੱਚੋਂ ਜਿਨ੍ਹਾਂ ਨੂੰ ਆਇਤਾਂ ਕਹਿੰਦੇ ਹਨ ਧਿਆਨ ਦਿਆਂਗੇ। [ਅਸੀਂ ਬਾਈਬਲ ਸੋਸਾਇਟੀ ਦੁਆਰਾ ਮੁਹੱਈਆ ਕਰਵਾਏ ਪੁਰਾਣੇ ਅਨੁਵਾਦ ਦੀ ਵਰਤੋਂ ਕਰਾਂਗੇ ਅਤੇ ਕਿਤੇ ਕਿਤੇ ਜਿੱਥੇ ਲੋੜ ਹੋਵੇ ਸ਼ਬਦਾਂ ਵਿਚ ਸੁਧਾਰ ਕਰਕੇ ਲਿਖਾਂਗੇ-ਅਨੁਵਾਦਕ] ਕੁਝ ਆਇਤਾਂ ਨੂੰ ਪੂਰੇ ਦਾ ਪੂਰਾ ਲਿਖਿਆ ਜਾਵੇਗਾ, ਜਦਕਿ ਕਈਆਂ ਦਾ ਸਿਰਫ਼ ਹਵਾਲਾ ਹੀ ਦਿੱਤਾ ਜਾਵੇਗਾ, ਤਾਂ ਜੋ ਤੁਸੀਂ ਆਪਣੀ ਬਾਈਬਲ ਵਿੱਚੋਂ ਹਰ ਆਇਤ ਨੂੰ ਮਿਲਾ ਲਓ। ਜੇ ਤੁਸੀਂ ਕਿਸੇ ਹੋਰ ਅਨੁਵਾਦ ਦੀ ਵਰਤੋਂ ਕਰਦੇ ਹੋ, ¹ ਤਾਂ ਸ਼ਬਦਾਂ ਵਿਚ ਥੋੜ੍ਹਾ ਬਹੁਤ ਫ਼ਰਕ ਹੋ ਸਕਦਾ ਹੈ; ਪਰ ਜੇ ਉਹ ਬਾਈਬਲ ਦਾ ਭਰੋਸੇਯੋਗ ਅਨੁਵਾਦ ਹੈ ਤਾਂ ਉਨ੍ਹਾਂ ਦੇ ਅਰਥ ਵਿਚ ਕੋਈ ਫ਼ਰਕ ਨਹੀਂ ਹੋਵੇਗਾ। ਸਾਡੇ ਨਾਲ ਅਧਿਐਨ ਕਰਦਿਆਂ, ਤੁਹਾਨੂੰ ਬਾਈਬਲ ਸੋਸਾਇਟੀ ਆਫ਼ ਇੰਡੀਆ ਵੱਲੋਂ ਪ੍ਰਕਾਸ਼ਿਤ ਪੁਰਾਣੇ ਅਨੁਵਾਦ ਵਾਲੀ ਬਾਈਬਲ ਦੇ ਇਲਾਵਾ ਕਿਤੇ ਕਿਤੇ ਆਮ ਵਰਤੋਂ ਵਾਲੇ ਕਈ ਅਨੁਵਾਦ ਜਿਵੇਂ ਅੰਗ੍ਰੇਜ਼ੀ ਦਾ ਕਿੰਗ ਜੇਮਸ ਵਰਜ਼ਨ, ਦ ਨਿਊ ਇੰਟਰਨੈਸ਼ਨਲ ਵਰਜ਼ਨ, ਦ ਨਿਊ ਅਮੈਰਿਕਨ ਸਟੈਂਡਰਡ ਬਾਈਬਲ, ਦ ਨਿਊ ਸੈਂਚਰੀ ਵਰਜ਼ਨ ਮਿਲਣਗੇ।

ਜੇ ਤੁਸੀਂ ਬਾਈਬਲ ਅਧਿਐਨ ਪਹਿਲੀ ਵਾਰ ਕਰ ਰਹੇ ਹੋ ਤਾਂ ਤੁਸੀਂ ਬਾਈਬਲ ਦੇ ਸ਼ੁਰੂ ਵਿਚ ਵੱਖ ਵੱਖ ਪੁਸਤਕਾਂ ਦੀ ਸੂਚੀ ਵੇਖ ਸਕਦੇ ਹੋ। ਜੇ ਤੁਸੀਂ ‘‘2 ਪਤਰਸ 3: 15, 16’’ ਵਰਗਾ ਹਵਾਲਾ ਪੜ੍ਹਦੇ ਹੋ ਤਾਂ ਉੱਥੇ ‘‘2 ਪਤਰਸ’’ ਤੋਂ ਭਾਵ ਬਾਈਬਲ ਦੀ ਇਕ ਕਿਤਾਬ ਹੈ, ਇਸ ਨੂੰ ਦੂਸਰਾ ਪਤਰਸ ਜਾਂ ਪਤਰਸ ਦੀ ਦੂਜੀ ਪੱਤਰੀ ਪੜ੍ਹਿਆ ਜਾਂਦਾ ਹੈ। ਕੌਲਨ (:) ਤੋਂ ਪਹਿਲਾਂ ਦੇ ਅੰਕ ਅਧਿਆਇ ਅਤੇ ਬਾਅਦ ਵਾਲੇ ਅੰਕ ਉਸ ਅਧਿਆਇ ਦੀ ਆਇਤ (ਉਪਭਾਗ) ਨੂੰ ਦਰਸਾਉਂਦੇ ਹਨ। ਕਦੇ ਕਦੇ ਤੁਹਾਨੂੰ ਆਇਤ ਦੇ ਪਿੱਛੇ ਲਿਖਿਆ ਹੋਇਆ ਇਕ ਸ਼ਬਦ ਵੀ ਮਿਲੇਗਾ: ਉਦਾਹਰਣ ਲਈ, ‘‘ਆਇਤਾਂ 15ਅ, 16’’ ਦਾ ਅਰਥ ਹੋਵੇਗਾ ਕਿ ਆਇਤ 15 ਦੇ ਦੂਜੇ ਭਾਗ ਤੋਂ ਪੜ੍ਹਨਾ ਸ਼ੁਰੂ ਕਰਕੇ ਆਇਤ 16 ਪੂਰੀ ਪੜ੍ਹੀ ਜਾਵੇ। (ਆਇਤ ਦਾ ਵਾਕ ਕਈ ਵਾਰ ਪੂਰਾ ਨਹੀਂ ਹੁੰਦਾ) ਪੰਜਾਬੀ ਦੀ ਬਾਈਬਲ ਵਿਚ ਆਇਤਾਂ ਇਟੈਲਿਕ ਕੀਤੀਆਂ ਹੋਈਆਂ ਨਹੀਂ ਮਿਲਦੀਆਂ ਪਰ ਇਸ ਕਿਤਾਬ ਵਿਚ ਜ਼ੋਰ ਦੇਣ ਲਈ ਮੈਂ ਕਿਤੇ-ਕਿਤੇ ਸ਼ਬਦਾਂ ਨੂੰ ਤਿਰਛੇ ਭਾਵ ਇਟੈਲਿਕ ਕੀਤਾ ਹੈ।

ਕਿਸੇ ਵੀ ਵਾਕ ਨੂੰ ਪੜ੍ਹ ਕੇ, ਇਹਦੇ ਪਹਿਲਾਂ ਅਤੇ ਬਾਅਦ ਦੀਆਂ ਆਇਤਾਂ ਨੂੰ ਜ਼ਰੂਰ ਪੜ੍ਹੋ। ਆਇਤਾਂ ਨੂੰ ਵੱਖ ਕਰਕੇ ਇਸ ਤਰ੍ਹਾਂ ਸਿਖਾਉਣਾ ਜਿਸ ਦੀ ਉਨ੍ਹਾਂ ਵਿਚ ਸਿੱਖਿਆ ਨਹੀਂ ਹੁੰਦੀ, ਸੰਭਵ ਹੈ। ਪਰ ਅਸੀਂ ਅਜਿਹਾ ਨਹੀਂ ਹੋਣ ਦੇਣਾ ਚਾਹੁੰਦੇ! (2 ਪਤਰਸ 3: 15, 16 ਵਿਚ ਵਚਨ ਨੂੰ ਤੋੜਨ ਮਰੋੜਨ ਦੀ ਗੱਲ ਦੱਸੀ ਗਈ ਹੈ)।

ਇਸ ਨੂੰ ਇਕ ਲਿਖਤੀ ਸੰਵਾਦ ਨਹੀਂ ਸਗੋਂ ਆਹਮੋ ਸਾਹਮਣੇ ਕੀਤਾ ਜਾਣ ਵਾਲਾ ਅਧਿਐਨ ਮੰਨੋ। ਮੈਂ ਇਹਨੂੰ ਰੂ-ਬਰੂ ਅਧਿਐਨ ਦੇ ਰੂਪ ਵਿਚ ਹੀ ਤਿਆਰ ਕੀਤਾ ਹੈ। ਪੜ੍ਹਨ ਲੱਗਿਆਂ ਆਪਣੇ ਹੱਥ ਵਿਚ ਇਕ ਪੈੱਨ ਜਾਂ ਪੈਂਸਿਲ ਜ਼ਰੂਰ ਰੱਖੋ:

- ਜਦ ਕੋਈ ਅਜਿਹੀ ਗੱਲ ਪੜ੍ਹੇ ਜੋ ਤੁਹਾਨੂੰ ਖ਼ਾਸ ਲਗਦੀ ਹੋਵੇ, ਤਾਂ ਉਸ ਉੱਤੇ ਨਿਸ਼ਾਨ ਲਗਾ ਲਓ।
- ਜੇ ਤੁਸੀਂ ਕਿਸੇ ਵਿਚਾਰ ਨਾਲ ਸਹਿਮਤ ਨਹੀਂ ਹੋ, ਤਾਂ ਉਹ ਵੀ ਲਿਖ ਕੇ ਰੱਖ ਲਓ।

- ਜੇ ਤੁਹਾਡੇ ਮਨ ਵਿਚ ਕੋਈ ਸਵਾਲ ਹੈ, ਤਾਂ ਉਹਨੂੰ ਵੀ ਲਿਖ ਕੇ ਪਾਸੇ ਰੱਖ ਲਓ।

ਇਕ ਭਾਗ ਪੂਰਾ ਕਰਨ ਦੇ ਬਾਅਦ, ਜਿਸ ਦੋਸਤ ਨੇ ਤੁਹਾਨੂੰ ਇਹ ਕਿਤਾਬ ਦਿੱਤੀ ਹੈ, ਉਹਦੇ ਨਾਲ ਸੰਪਰਕ ਕਰੋ। (ਉਹਦਾ ਨਾਂ ਅਤੇ ਪਤਾ ਕਿਤਾਬ ਦੇ ਬਾਹਰ ਲਿਖਿਆ ਹੋ ਸਕਦਾ ਹੈ।) ਉਹਨੂੰ ਮਿਲ ਕੇ ਤੁਸੀਂ ਆਪਣੇ ਨੋਟਸ ਉਹਨੂੰ ਵਿਖਾਓ ਅਤੇ ਉਹਨੂੰ ਆਪਣੇ ਸਵਾਲ ਦੱਸੋ। ਸਵਾਲ ਪੁੱਛਣ ਤੋਂ ਕਦੇ ਵੀ ਸੰਗ ਨਾ ਕਰੋ। ਸਵਾਲ ਪੁੱਛਣ ਨਾਲ ਤੁਸੀਂ ਬੇਵਕੂਫ਼ ਨਹੀਂ ਲੱਗੋਗੇ ਸਗੋਂ ਇਸ ਨਾਲ ਤਾਂ ਪਤਾ ਲੱਗੇਗਾ ਕਿ ਤੁਹਾਡੇ ਅੰਦਰ ਗਿਆਨ ਦੀ ਲਲਕ ਹੈ।

ਕਦੇ ਕਦੇ, ਮਨ ਵਿਚ ਕੋਈ ਸਵਾਲ ਉੱਠਣ ਤੇ ਤੁਹਾਨੂੰ ਹੋਰ ਪੜ੍ਹਨ ਲਈ ਕਿਹਾ ਜਾ ਸਕਦਾ ਹੈ। ਹੋ ਸਕਦਾ ਹੈ ਕਿ ਜਵਾਬ ਅਗਲੇ ਕਿਸੇ ਪਾਠ ਵਿਚ ਮਿਲ ਜਾਵੇ। ਹੋ ਸਕਦਾ ਹੈ ਕਿ ਜਵਾਬ ਮਿਲ ਜਾਣ ਤੇ ਉਸ ਨੂੰ ਸਮਝਣ ਲਈ ਤੁਹਾਨੂੰ ਕੁਝ ਪਿੱਠਭੂਮੀ ਦੀ ਲੋੜ ਹੋਵੇ। ਯਕੀਨ ਜਾਣੋ ਕਿ ਤੁਹਾਡੇ ਸਵਾਲ ਬੜੇ ਅਹਿਮ ਹਨ ਅਤੇ ਅਖੀਰ ਵਿਚ ਉਨ੍ਹਾਂ ਵਿੱਚੋਂ ਹਰ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਮਿਹਰਬਾਨੀ ਕਰਕੇ ਹੇਠਾਂ ਦਿੱਤੀ ਪ੍ਰਸ਼ਨਾਵਲੀ ਭਰ ਲਓ। ਇਸ ਨਾਲ ਤੁਹਾਡੇ ਦੋਸਤ ਨੂੰ ਤੁਹਾਨੂੰ ਚੰਗੀ ਤਰ੍ਹਾਂ ਸਮਝਣ ਵਿਚ ਮਦਦ ਮਿਲੇਗੀ। ਇਸੇ ਤਰ੍ਹਾਂ, ਅਸੀਂ ਅਗਲੇ ਇਕ ਪਾਠ ਵਿਚ ਫੇਰ ਇਸ ਫਾਰਮ ਤੇ ਗੌਰ ਦਿਆਂਗੇ। ਜੇ ਤੁਹਾਨੂੰ ਸਮਝ ਨਹੀਂ ਆਈ ਕਿ ਕੀ ਪੁੱਛਿਆ ਗਿਆ ਹੈ ਤਾਂ ਸਿਰਫ਼ ਓਨਾ ਹੀ ਦੱਸੋ ਜਿੰਨਾ ਤੁਸੀਂ ਜਵਾਬ ਦੇ ਸਕਦੇ ਹੋ। ਚਾਹੇ ਤਾਂ ਤੁਸੀਂ ਆਪਣੇ ਵਿਚਾਰ ਵਿਸਤਾਰ ਵਿਚ ਲਿਖ ਸਕਦੇ ਹੋ। ਧੰਨਵਾਦ!

ਮੇਰੀ ਦੁਆ ਹੈ ਕਿ ਬਾਈਬਲ ਅਧਿਐਨ ਕਰਨ ਵਿਚ, ਖੁਦਾ ਸਾਨੂੰ ਸਭ ਨੂੰ ਬਰਕਤ ਦੇਵੇ।
ਡੇਵਿਡ ਰੋਪਰ

ਨਾਮ _____ 1. ਜਦ ਮੈਂ ਬਚਾਇਆ ਗਿਆ ਸਾਂ: _____ 2. ਬਚਾਏ ਜਾਣ ਤੋਂ, ਕਿੰਨੀ ਦੇਰ ਪਹਿਲਾਂ ਮੇਰਾ ਬਪਤਿਸਮਾ ਹੋਇਆ ਸੀ: _____ 3. ਬਪਤਿਸਮਾ ਲੈਣ ਤੋਂ ਪਹਿਲਾਂ ਮੈਂ ਕੀ ਇਕਰਾਰ ਕੀਤਾ ਸੀ: _____ 4. ਜਿਸ ਕਰਕੇ ਮੇਰਾ ਬਪਤਿਸਮਾ ਹੋਇਆ ਸੀ: _____ 5. ਮੇਰਾ ਬਪਤਿਸਮਾ ਕਿਵੇਂ ਹੋਇਆ (ਛਿੜਕਾਅ ਜਾਂ ਤਰੌਂਕੇ ਨਾਲ, ਪਾਣੀ ਡੋਲੂ ਕੇ, ਜਾਂ ਡੁਬਕੀ/ਗੋਤੇ ਨਾਲ): _____ ਵਧੀਕ ਨੋਟਸ/ਸਵਾਲ: _____ _____ _____ _____

ਟਿੱਪਣੀਆਂ

¹ਪੁਰਾਣੇ ਨੇਮ ਦਾ ਜ਼ਿਆਦਾਤਰ ਭਾਗ ਮੂਲ ਰੂਪ ਵਿਚ ਇਬਰਾਨੀ ਭਾਸ਼ਾ ਵਿਚ ਲਿਖਿਆ ਗਿਆ ਸੀ, ਜਦਕਿ ਨਵਾਂ ਨੇਮ ਮੂਲ ਰੂਪ ਵਿਚ ਕੋਇਨਿ ਯੂਨਾਨੀ ਵਿਚ ਲਿਖਿਆ ਗਿਆ ਸੀ। ('ਕੋਇਨਿ' ਦਾ ਅਰਥ ਹੈ 'ਸਧਾਰਣ'; ਕੋਇਨਿ ਯੂਨਾਨੀ ਨਵੇਂ ਨੇਮ ਦੇ ਲਿਖੇ ਜਾਣ ਸਮੇਂ ਆਮ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਯੂਨਾਨੀ ਭਾਸ਼ਾ ਸੀ।) ਬਾਈਬਲ ਦਾ ਕਈ ਭਾਗਾਂ ਵਿਚ ਅਨੁਵਾਦ ਕੀਤਾ ਗਿਆ ਹੈ। ਬਹੁਤੇ ਲੋਕ ਪੰਜਾਬੀ ਦੇ ਪੁਰਾਣੇ ਅਨੁਵਾਦ ਦੀ ਵਰਤੋਂ ਹੀ ਕਰਦੇ ਹਨ। ਕਈ ਹੋਰ ਆਧੁਨਿਕ ਅਨੁਵਾਦਾਂ ਨੂੰ ਪਸੰਦ ਕਰਦੇ ਹਨ ਜਿਨ੍ਹਾਂ ਵਿਚ ਹੋਰ ਅਸਾਨ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੁੰਦੀ ਹੈ। (ਇਨ੍ਹਾਂ ਪਾਠਾਂ ਦੇ ਬਾਅਦ ਵਿਚ ਟਿੱਪਣੀਆਂ ਦੇਣ ਦਾ ਦੋਹਰਾ ਮਕਸਦ ਹੈ: [1] ਸ਼ਬਦਾਂ ਦੀ ਵਿਆਖਿਆ ਕਰਨਾ ਅਤੇ [2] ਸਮਝਾਉਣ ਲਈ ਵਧੇਰੇ ਜਾਣਕਾਰੀ ਦੇਣਾ। ਜੇ ਵੀ ਪੜ੍ਹਿਆ ਜੇ ਤੁਸੀਂ ਉਹਦੇ ਨਾਲ ਸੰਤੁਸ਼ਟ ਹੋ ਤਾਂ ਟਿੱਪਣੀਆਂ ਉੱਤੇ ਧਿਆਨ ਦੇਣ ਦੀ ਲੋੜ ਨਹੀਂ ਹੈ)।

ਸਵਾਲ ਜਿਹੜੇ ਤੁਸੀਂ ਵਿਚ ਪੁੱਛ ਸਕਦੇ ਹੋ

‘ਪੌਲਸ ਰਸੂਲ’ ਕੌਣ ਹੈ?

ਪੌਲਸ ਦਾ ਪਹਿਲਾ ਨਾਂ ‘ਸੌਲਸ’ ਸੀ। ਉਹ ਇਕ ਯਹੂਦੀ ਸੀ, ਜਿਹੜਾ ਮੂਸਾ ਦੀ ਸ਼ਰ੍ਹਾ ਪ੍ਰਤੀ ਆਤਮ ਸਮਰਪਤ ਸੀ (ਫਿਲਿੱਪੀਆਂ 3:5, 6)। ਕਲੀਸੀਆ ਦੇ ਕਾਇਮ ਹੋਣ ਬਾਅਦ, ਉਹ ਮਸੀਹੀ ਲੋਕਾਂ ਨੂੰ ਸਤਾਉਣ ਵਾਲਾ ਬਣ ਗਿਆ ਸੀ (ਰਸੂਲਾਂ ਦੇ ਕੰਮ 7:58; 8:1, 3; 9:1, 2)। ਉਹਦੀ ਮਨਬਦਲੀ ਦੀ ਕਹਾਣੀ ਰਸੂਲਾਂ ਦੇ ਕੰਮ ਕਿਤਾਬ ਦੇ ਤਿੰਨ ਪਾਠਾਂ (ਅਧਿਆਇ 9, 22 ਅਤੇ 26) ਵਿਚ ਮਿਲਦੀ ਹੈ। ਉਹਨੂੰ ਮਸੀਹ ਵੱਲੋਂ ਪਰਾਈਆਂ ਕੌਮਾਂ ਯਾਨੀ ਗੈਰ ਯਹੂਦੀਆਂ ਲਈ ਖ਼ਾਸ ਮਕਸਦ ਨਾਲ (ਰਸੂਲਾਂ ਦੇ ਕੰਮ 9:15; ਰੋਮੀਆਂ 11:13; 1 ਤਿਮੋਥਿਉਸ 2:7) ਰਸੂਲ ਹੋਣ ਦਾ ਹੱਕ ਮਿਲਿਆ ਸੀ (ਰੋਮੀਆਂ 1:1; 1 ਕੁਰਿੰਥੀਆਂ 1:1)। ਉਹ ਨਵੇਂ ਨੇਮ ਦੀਆਂ ਅੱਧੀਆਂ ਤੋਂ ਵੱਧ (ਰੋਮੀਆਂ ਤੋਂ ਫਿਲੋਮੋਨ ਅਤੇ ਸ਼ਾਇਦ ਇਬਰਾਨੀਆਂ ਦੀ ਪੱਤਰੀ ਵੀ) ਕਿਤਾਬਾਂ ਦਾ ਲੇਖਕ ਸੀ।

ਭਲਾ ਇਸ ਨਾਲ ਕੋਈ ਫ਼ਰਕ ਪੈਂਦਾ ਹੈ ਕਿ ਪੌਲਸ ਅਤੇ ਪ੍ਰਮੇਸ਼ਵਰ ਦੀ ਪ੍ਰੇਰਣਾ ਪਾਏ ਹੋਰ ਲੇਖਕਾਂ ਨੇ ਕੀ ਲਿਖਿਆ ਜਾਂ ਕਿਹਾ?

ਹਾਂ! ਪੂਰਾ ਨਵਾਂ ਨੇਮ ਯਿਸੂ ਦਾ ਅਹਿਦਨਾਮਾ ਹੈ: ਜੋ ਕੁਝ ਯਿਸੂ ਨੇ ਨਿੱਜੀ ਤੌਰ ਤੇ ਕਿਹਾ ਅਤੇ ਜੋ ਕੁਝ ਉਹਨੇ ਪ੍ਰਮੇਸ਼ਵਰ ਦੀ ਪ੍ਰੇਰਣਾ ਪਾਏ ਹੋਏ ਲੋਕਾਂ ਦੇ ਰਾਹੀਂ ਕਿਹਾ। ਯਿਸੂ ਨੇ ਆਪਣੀ ਮੌਤ ਤੋਂ ਪਹਿਲਾਂ, ਆਪਣੇ ਰਸੂਲਾਂ ਨੂੰ ਇਹ ਦੱਸਿਆ, ਕਿ ਜੋ ਕੁਝ ਉਸ ਨੇ ਉਨ੍ਹਾਂ ਨੂੰ ਸਿਖਾਇਆ ਸੀ ਉਸ ਨੂੰ ਯਾਦ ਕਰਨ ਵਿਚ ਉਨ੍ਹਾਂ ਦੀ ਮਦਦ ਲਈ ਉਨ੍ਹਾਂ ਉੱਤੇ ਪਵਿੱਤਰ ਆਤਮਾ ਭੇਜਿਆ ਜਾਵੇਗਾ (ਯੂਹੰਨਾ 14:26; ਵੇਖੋ ਯੂਹੰਨਾ 16:13)। ਪੌਲਸ ਅਤੇ ਹੋਰਨਾਂ ਨੇ ਜੋ ਕੁਝ ਵੀ ਸਿਖਾਇਆ ਉਸ ਵਿਚ ਉਨ੍ਹਾਂ ਨੂੰ ਪਵਿੱਤਰ ਆਤਮਾ ਦੀ ਅਗਵਾਈ ਮਿਲੀ ਸੀ (ਵੇਖੋ 1 ਕੁਰਿੰਥੀਆਂ 2:12, 13)। ਮੱਤੀ 10:40 ਵਿਚ ਯਿਸੂ ਦੀ ਗੱਲ ਪੜ੍ਹੋ। ਜੇ ਤੁਸੀਂ ਰਸੂਲਾਂ ਦੀ ਸਿੱਖਿਆ ਨੂੰ ਨਕਾਰਦੇ ਹੋ ਤਾਂ ਤੁਸੀਂ ਯਿਸੂ ਨੂੰ ਹੀ ਨਕਾਰ ਰਹੇ ਹੋ ਅਤੇ ਇੰਜ ਕਰਕੇ ਪ੍ਰਮੇਸ਼ਵਰ ਨੂੰ ਵੀ ਨਕਾਰ ਰਹੇ ਹੋ।

‘ਗ੍ਰੇਟ ਕਮਿਸ਼ਨ’ (ਮਹਾਨ ਆਗਿਆ) ਕੀ ਹੈ?

ਸਵਰਗ ਤੇ ਉਠਾਏ ਜਾਣ ਤੋਂ ਪਹਿਲਾਂ ਯਿਸੂ ਵੱਲੋਂ ਆਪਣੇ ਸ਼ਗਿਰਦਾਂ ਨੂੰ ਦਿੱਤੀ ਆਗਿਆ ਨੂੰ ਗ੍ਰੇਟ ਕਮਿਸ਼ਨ ਕਿਹਾ ਜਾਂਦਾ ਹੈ (ਮੱਤੀ 28: 18-20; ਮਰਕੁਸ 16: 15, 16; ਵੇਖੋ ਲੂਕਾ 24: 46, 47)। ਗ੍ਰੇਟ ਕਮਿਸ਼ਨ, ‘ਸਰਬਤ ਸਿਸ਼ਟ’ ਵਿਚ ਜਾ ਕੇ ਸਭ ਲੋਕਾਂ ਨੂੰ ਮਸੀਹ ਦੀ ਖ਼ੁਸ਼ਖ਼ਬਰੀ ਸੁਣਾਉਣ ਨੂੰ ਕਿਹਾ ਜਾਂਦਾ ਹੈ।